

SCRIPT 1 – Portal Terms

ਵਾਤਾਵਰਣ, ਭੂਮੀ, ਜਲ ਅਤੇ ਯੋਜਨਾ ਵਿਭਾਗ (ਡੀਈਐਲਡਬਲਯੂਪੀ) (Department of Environment, Land, Water and Planning (DELWP)) ਵਿਕਟੋਰੀਆ (Victorian) ਦੇ ਨਿੱਜਤਾ ਕਾਨੂੰਨਾਂ ਦੇ ਸਿਧਾਂਤਾਂ ਦੇ ਅਨੁਸਾਰ ਤੁਹਾਡੇ ਦੁਆਰਾ ਪ੍ਰਦਾਨ ਕੀਤੀ ਗਈ ਨਿੱਜੀ ਜਾਣਕਾਰੀ ਦੀ ਰੱਖਿਆ ਕਰਨ ਲਈ ਵਚਨਬੱਧ ਹੈ। ਵਿਕਟੋਰੀਅਨ ਊਰਜਾ ਤੁਲਨਾ (Victorian Energy Compare) ਸੇਵਾ ਦੀ ਵਰਤੋਂ ਇਸ ਵੈਬਸਾਈਟ ਦੇ ਗੋਪਨੀਯਤਾ ਸਟੇਟਮੈਂਟ ਦੁਆਰਾ ਕੀਤੀ ਜਾਂਦੀ ਹੈ, ਜੋ ਕਿ compare.energy.vic.gov.au/privacy ਤੇ ਸਥਿਤ ਹੈ।

ਸਾਡੀ ਗੋਪਨੀਯਤਾ ਬਿਆਨ ਵਿੱਚ ਛਾਪੀ ਗਈ ਗੁਮਨਾਮ ਜਾਣਕਾਰੀ ਦੇ ਇਕੱਤਰ ਕਰਨ ਦੇ ਨਾਲ, ਵਿਕਟੋਰੀਅਨ (Victorian) ਸਰਕਾਰ ਦੇ \$250 ਪਾਵਰ ਸੇਵਿੰਗ ਬੋਨਸ ਪ੍ਰੋਗਰਾਮ (Power Saving Bonus Program) (ਪ੍ਰੋਗਰਾਮ) ਲਈ ਅਰਜ਼ੀ ਦੇ ਕੇ ਤੁਹਾਨੂੰ ਅਨੁਮਾਨਤ ਊਰਜਾ ਖਰਚਿਆਂ ਨੂੰ ਨਿਰਧਾਰਤ ਕਰਨ ਅਤੇ ਪ੍ਰੋਗਰਾਮ ਦਾ ਪ੍ਰਬੰਧਨ ਕਰਨ ਲਈ ਕੁਝ ਜਾਣਕਾਰੀ ਪ੍ਰਦਾਨ ਕਰਨ ਲਈ ਕਿਹਾ ਜਾਵੇਗਾ। ਤੁਹਾਡੇ ਦੁਆਰਾ ਪ੍ਰਦਾਨ ਕੀਤੀ ਜਾਣਕਾਰੀ ਸਿਰਫ਼ ਇਹਨਾਂ ਉਦੇਸ਼ਾਂ ਲਈ ਵਰਤੀ ਜਾਏਗੀ ਅਤੇ ਸਾਡੀ ਗੋਪਨੀਯਤਾ ਨੀਤੀ ਦੇ ਅਨੁਸਾਰ ਰੱਖੀ ਜਾਏਗੀ ਅਤੇ ਵਰਤੀ ਜਾਏਗੀ।

\$250 ਪਾਵਰ ਸੇਵਿੰਗ ਬੋਨਸ (Power Saving Bonus) ਲਈ ਅਰਜ਼ੀ ਦੇਣ ਦੀ ਚੋਣ ਕਰਨ ਤੇ ਤੁਹਾਨੂੰ ਇਸ ਦੀ ਇਜਾਜ਼ਤ ਦਿਤੀ ਜਾਵੇਗੀ:

- ਡੀਈਐਲਡਬਲਯੂਪੀ (DELWP) ਨੇ ਕਮਿਊਨਿਟੀ ਸੰਗਠਨ ਨੂੰ ਤੁਹਾਡੀ ਤਰਫ਼ੋਂ \$ 250 ਦੇ ਬੋਨਸ ਲਈ ਇੱਕ ਦਾਅਵਾ ਜਮ੍ਹਾਂ ਕਰਨ ਲਈ ਮਨਜ਼ੂਰੀ ਦਿੱਤੀ ਹੈ। ਦਾਅਵੇ ਦੀ ਸਾਰੀ ਜਾਣਕਾਰੀ ਨੂੰ ਡੀਈਐਲਡਬਲਯੂਪੀ ਦੇ \$250 Power Saving Bonus Outreach portal (ਪਾਵਰ ਸੇਵਿੰਗ ਬੋਨਸ ਆਊਟਰੀਚ ਪੋਰਟਲ) ਤੋਂ ਪ੍ਰਾਪਤ ਕੀਤੀ ਜਾਏਗੀ ਅਤੇ ਸਿਰਫ਼ ਪ੍ਰਵਾਨਤ ਕਮਿਊਨਿਟੀ ਸੰਗਠਨ ਅਤੇ ਇਸਦੇ ਅਧਿਕਾਰਤ ਨੁਮਾਇੰਦਿਆਂ ਦੁਆਰਾ ਤੁਹਾਡੇ ਦਾਅਵੇ ਦੀ ਪ੍ਰਕਿਰਿਆ ਅਤੇ ਭੁਗਤਾਨ ਦੇ ਉਦੇਸ਼ ਲਈ ਵਰਤੋਂ ਕੀਤੀ ਜਾਏਗੀ।
- ਡੀਈਐਲਡਬਲਯੂਪੀ (DELWP) ਦੁਆਰਾ ਸਰਵਿਸਜ਼ ਆਸਟਰੇਲੀਆ (Services Australia) ਦੇ ਨਾਲ ਤੁਹਾਡੇ ਸੈਂਟਰਲਿੰਕ / ਡੀਵੀਏ (Centrelink / DVA) ਗਾਹਕ ਵੇਰਵਿਆਂ ਦੀ ਤਸਦੀਕ ਕਰਕੇ ਤੁਹਾਡੀ ਪਛਾਣ ਅਤੇ ਯੋਗਤਾ ਦੀ ਪੁਸ਼ਟੀ ਕਰਨ ਲਈ।
- ਡੀਈਐਲਡਬਲਯੂਪੀ (DELWP) ਦੁਆਰਾ ਕਿਸੇ ਹੋਰ ਵਿਧੀ ਦੁਆਰਾ ਆਪਣੀ ਪਛਾਣ ਅਤੇ ਯੋਗਤਾ ਦੀ ਪੁਸ਼ਟੀ ਕਰਨ ਲਈ, ਜੇ ਜ਼ਰੂਰੀ ਹੋਵੇ, ਜਿਵੇਂ ਕਿ ਡ੍ਰਾਈਵਰਜ਼ ਲਾਇਸੈਂਸ ਜਾਂ ਮੈਡੀਕੇਅਰ (Medicare) ਨੰਬਰ, ਜਿਸ ਵਿੱਚ ਤੁਹਾਡੀ ਜਾਣਕਾਰੀ ਤੀਜੀ ਧਿਰ ਪ੍ਰਣਾਲੀਆਂ ਦੁਆਰਾ ਦਸਤਾਵੇਜ਼ ਜਾਰੀ ਕਰਨ ਵਾਲੇ ਜਾਂ ਅਧਿਕਾਰਤ ਰਿਕਾਰਡ ਧਾਰਕ ਨਾਲ ਜਾਂਚ ਕਰਨ ਲਈ ਡੀਈਐਲਡਬਲਯੂਪੀ (DELWP) ਨੂੰ ਸਹਿਮਤੀ ਪ੍ਰਦਾਨ ਕਰਨਾ ਸ਼ਾਮਲ ਹੈ।

Power \$250 Power Saving Bonus ਲਈ ਦਾਅਵਾ ਜਮ੍ਹਾਂ ਕਰਨ ਦੀ ਚੋਣ ਕਰਕੇ, ਤੁਸੀਂ ਸਵੀਕਾਰ ਕਰ ਰਹੇ ਹੋ ਕਿ ਤੁਹਾਡੇ ਦੁਆਰਾ ਪ੍ਰਦਾਨ ਕੀਤੀ ਜਾਣਕਾਰੀ ਦੇ ਕੁਝ ਹਿੱਸੇ ਤਸਦੀਕ ਦੇ ਉਦੇਸ਼ਾਂ ਲਈ ਕਿਸੇ ਤੀਜੀ ਧਿਰ ਨੂੰ ਭੇਜੇ ਜਾ ਸਕਦੇ ਹਨ। ਕੋਈ ਵੀ ਵਿਅਕਤੀਗਤ ਤੌਰ 'ਤੇ ਪਛਾਣਨ ਯੋਗ ਜਾਣਕਾਰੀ ਉਹਨਾਂ ਧਿਰਾਂ ਦੁਆਰਾ ਬਰਕਰਾਰ ਨਹੀਂ ਕੀਤੀ ਜਾਏਗੀ, ਅਤੇ ਤੁਹਾਡੀ ਜਾਣਕਾਰੀ ਉਹਨਾਂ ਧਿਰਾਂ ਦੁਆਰਾ ਤੁਹਾਡੇ ਨਾਲ ਕਿਸੇ ਵੀ ਸਮੇਂ ਸੰਪਰਕ ਕਰਨ ਲਈ ਨਹੀਂ ਵਰਤੀ ਜਾਏਗੀ, ਅਤੇ ਨਾ ਹੀ ਤੁਹਾਡੀ ਜਾਣਕਾਰੀ ਉਹਨਾਂ ਧਿਰਾਂ ਦੁਆਰਾ, ਕਿਸੇ ਹੋਰ ਧਿਰ ਨੂੰ ਸਾਂਝੀ ਕੀਤੀ ਜਾਏਗੀ। ਤੁਸੀਂ ਉਸ ਜਾਣਕਾਰੀ ਤਕ ਸਾਡੇ ਨਾਲ ਸੰਪਰਕ ਕਰਕੇ ਪਹੁੰਚ ਸਕਦੇ ਹੋ ਜੋ ਤੁਸੀਂ ਵਿਕਟੋਰੀਅਨ ਐਨਰਜੀ ਤੁਲਨਾ (Victorian Energy Compare) ਨੂੰ ਪ੍ਰਦਾਨ ਕੀਤੀ ਹੈ।

SCRIPT 2 – Opt In

\$ 250 ਪਾਵਰ ਸੇਵਿੰਗ ਬੋਨਸ (\$250 Power Saving Bonus) ਪ੍ਰੋਗਰਾਮ ਦੇ ਹਿੱਸੇ ਵਜੋਂ, ਵਿਕਟੋਰੀਅਨ (Victorian) ਸਰਕਾਰ ਭਾਗੀਦਾਰਾਂ ਨੂੰ ਊਰਜਾ ਸਹਿਣਯੋਗਤਾ ਦੀਆਂ ਪਹਿਲਕਦਮੀਆਂ ਬਾਰੇ ਵਾਧੂ ਜਾਣਕਾਰੀ ਪ੍ਰਦਾਨ ਕਰਨ ਦੀ ਪੇਸ਼ਕਸ਼ ਕਰ ਰਹੀ ਹੈ। ਜੇ ਤੁਸੀਂ ਓਪਟ-ਇਨ ਹੁੰਦੇ ਹੋ (ਇਸ ਦੇ ਅੰਦਰ ਆਨਾ ਚੁਣਦੇ ਹੋ) ਤਾਂ ਤੁਹਾਨੂੰ, ਰਿਆਇਤਾਂ ਦੇ ਲਾਭਾਂ ਦੇ ਦੁਆਲੇ, ਵਿਕਟੋਰੀਅਨ ਡਿਫਾਲਟ (Victorian Default) ਪੇਸ਼ਕਸ਼, ਅਤੇ ਹੋਰ ਪਹਿਲਕਦਮੀਆਂ, ਜੋ ਊਰਜਾ ਸਹਿਣਯੋਗਤਾ ਨੂੰ ਸਮਰਥਨ ਦੇਣ ਲਈ ਤਿਆਰ ਕੀਤੀਆਂ ਗਈਆਂ ਹਨ, ਵਧੇਰੇ ਜਾਣਕਾਰੀ ਜਾਂ ਤਾਂ ਈਮੇਲ ਦੁਆਰਾ ਜਾਂ ਮੇਲ ਰਾਹੀਂ ਦਿਤੀ ਜਾਏਗੀ। ਜੇ ਤੁਸੀਂ ਓਪਟ-ਇਨ ਕਰਦੇ ਹੋ ਤਾਂ ਤੁਹਾਡੇ ਨਾਲ ਹਰ ਛੇ ਮਹੀਨਿਆਂ ਵਿੱਚ ਇੱਕ ਤੋਂ ਵੱਧ ਵਾਰ ਸੰਪਰਕ ਨਹੀਂ ਕੀਤਾ ਜਾਵੇਗਾ, ਅਤੇ ਤੁਸੀਂ ਕਿਸੇ ਵੀ ਸਮੇਂ ਓਪਟ-ਆਊਟ (ਬਾਹਰ) ਆ ਸਕਦੇ ਹੋ।

SCRIPT 3 – Centerlink Consent

ਮੈਂ ਅਧਿਕਾਰ ਦਿੰਦਾ ਹਾਂ ::

- ਵਾਤਾਵਰਣ, ਭੂਮੀ, ਜਲ ਅਤੇ ਯੋਜਨਾ ਵਿਭਾਗ (Department of Environment, Land, Water and Planning (DELWP)) ਨੂੰ ਮੇਰੇ ਸੈਂਟਰਲਿੰਕ / ਡੀਵੀਏ (Centrelink/DVA) ਗਾਹਕਾਂ ਦੇ ਵੇਰਵਿਆਂ ਅਤੇ ਰਿਆਇਤ ਕਾਰਡ ਸਥਿਤੀ ਦੀ ਸੈਂਟਰਲਿੰਕ (Centrelink) ਜਾਂਚ ਕਰਨ ਲਈ ਸੈਂਟਰਲਿੰਕ ਦੀ ਪੁਸ਼ਟੀ ਈ ਸਰਵਿਸਾਂ ਦੀ ਵਰਤੋਂ ਕਰਨ ਲਈ ਕਾਰੋਬਾਰ ਨੂੰ ਇਹ ਨਿਰਧਾਰਤ ਕਰਨ ਦੇ ਯੋਗ ਬਣਾਉਂਦਾ ਹੈ ਕਿ ਕੀ ਮੈਂ \$ 250 ਪਾਵਰ ਸੇਵਿੰਗ ਬੋਨਸ (Power Saving Bonus) ਲਈ ਯੋਗ ਹਾਂ ਜਾਂ ਨਹੀਂ।
- ਸਰਵਿਸਜ਼ ਆਸਟਰੇਲੀਆ Services Australia (ਏਜੰਸੀ) ਉਸ ਜਾਂਚ ਦੇ ਨਤੀਜੇ ਨੂੰ DELWP ਨੂੰ ਪ੍ਰਦਾਨ ਕਰਨ ਲਈ।

ਮੈਂ ਇਹ ਸਮਝਦਾ ਹਾਂ:

- ਏਜੰਸੀ \$250 ਪਾਵਰ ਸੇਵਿੰਗ ਬੋਨਸ (Power Saving Bonus) ਲਈ ਮੇਰੀ ਯੋਗਤਾ ਦੀ ਪੁਸ਼ਟੀ ਕਰਨ ਲਈ ਮੇਰੇ ਨਾਮ, ਪਤੇ ਅਤੇ ਰਿਆਇਤ ਕਾਰਡ ਦੀ ਕਿਸਮ ਅਤੇ ਸਥਿਤੀ ਸਮੇਤ DELWP ਨੂੰ ਨਿੱਜੀ ਜਾਣਕਾਰੀ ਦਾ ਖੁਲਾਸਾ ਕਰੇਗੀ।

- ਇਹ ਸਹਿਮਤੀ, ਇਕ ਵਾਰ ਸਹਿਮਤ ਹੋ ਜਾਣ ਤੇ, ਵੈਧ ਰਹਿੰਦੀ ਹੈ ਜਦੋਂ ਤਕ ਕਿ ਮੈਂ ਡੀਈਐੱਲਡਬਲਯੂਪੀ (DELWP) ਦਾ ਗਾਹਕ ਹਾਂ ਜਦ ਤਕ ਮੈਂ ਇਸਨੂੰ DELWP ਜਾਂ ਏਜੰਸੀ ਨਾਲ ਸੰਪਰਕ ਕਰਕੇ ਨਾਮ ਵਾਪਸ ਨਹੀਂ ਲੈਂਦਾ। ਮੈਂ ਏਜੰਸੀ ਤੋਂ ਆਪਣੇ ਹਾਲਾਤਾਂ / ਵੇਰਵਿਆਂ ਦਾ ਸਬੂਤ ਪ੍ਰਾਪਤ ਕਰ ਸਕਦਾ ਹਾਂ ਅਤੇ ਇਸਨੂੰ DELWP ਨੂੰ ਪ੍ਰਦਾਨ ਕਰ ਸਕਦਾ ਹਾਂ ਤਾਂ ਜੋ \$ 250 ਪਾਵਰ ਸੇਵਿੰਗ ਬੋਨਸ (Power Saving Bonus) ਲਈ ਮੇਰੀ ਯੋਗਤਾ ਨਿਰਧਾਰਤ ਕੀਤੀ ਜਾ ਸਕੇ।
- ਜੇ ਮੈਂ ਆਪਣੀ ਸਹਿਮਤੀ ਵਾਪਸ ਲੈਂਦਾ ਹਾਂ ਜਾਂ ਵਿਕਲਪਕ ਤੌਰ 'ਤੇ ਆਪਣੇ ਹਾਲਾਤਾਂ / ਵੇਰਵਿਆਂ ਦਾ ਪ੍ਰਮਾਣ ਪ੍ਰਦਾਨ ਨਹੀਂ ਕਰਦਾ, ਤਾਂ ਮੈਂ ਸ਼ਾਇਦ DELWP ਦੁਆਰਾ ਦਿੱਤੇ \$ 250 ਪਾਵਰ ਸੇਵਿੰਗ ਬੋਨਸ(Power Saving Bonus) ਲਈ ਯੋਗ ਨਹੀਂ ਹੋ ਸਕਦਾ।